

Phone call between External Affairs Minister and Foreign Minister of Madagascar

March 01, 2021

ਵਿਦੇਸ਼ ਮੰਤਰੀ ਅਤੇ ਮੈਡਾਗਾਸਕਰ ਦੇ ਵਿਦੇਸ਼ ਮੰਤਰੀ ਦਰਮਿਆਨ ਹੋਈ ਫੋਨ 'ਤੇ ਗੱਲਬਾਤ

1 ਮਾਰਚ, 2021

ਮੈਡਾਗਾਸਕਰ ਸਰਕਾਰ ਵੱਲੋਂ ਦੱਖਣ ਮੈਡਾਗਾਸਕਰ ਵਿੱਚ ਪਏ ਗੰਭੀਰ ਸੌਕੇ ਕਾਰਨ ਪੈਦਾ ਹੋਏ ਮਨੁੱਖੀ ਸੰਕਟ ਨਾਲ ਨਜਿੱਠਣ ਲਈ ਆਲਮੀ ਇੱਕਜੁਟਤਾ ਅਤੇ ਮਦਦ ਲਈ ਕੀਤੀ ਗਈ ਅਪੀਲ ਦੇ ਪ੍ਰਤੀਕਰਮ ਵਜੋਂ ਭਾਰਤ ਸਰਕਾਰ 1000 ਮੀਟ੍ਰਿਕ ਟਨ ਚਾਵਲ ਅਤੇ 100,000 HCQ ਗੋਲੀਆਂ ਦੀ ਖੋਪ ਭੇਜ ਰਹੀ ਹੈ। ਇਹ ਮਨੁੱਖੀ ਸਹਾਇਤਾ ਭਾਰਤੀ ਸਮੁੰਦਰੀ ਜਹਾਜ਼ ਜਲਾਸ਼ਵ ਰਾਹੀਂ ਭੇਜੀ ਜਾ ਰਹੀ ਹੈ, ਜੋ ਭੋਜਨ ਅਤੇ ਡਾਕਟਰੀ ਸਹਾਇਤਾ ਲੈਕੇ 3 ਮਾਰਚ ਨੂੰ ਰਵਾਨਾ ਹੋਵੇਗਾ ਅਤੇ ਇਸਦੇ 21-24 ਮਾਰਚ 2021 ਦੇ ਦਰਮਿਆਨ ਮੈਡਾਗਾਸਕਰ ਦੇ 'ਈਹੋਲਾ ਪੋਰਟ' ਤੇ ਪਹੁੰਚਣ ਦੀ ਆਸ ਹੈ।

ਭਾਰਤ ਵੱਲੋਂ ਫੌਰੀ ਮਦਦ ਦੇਣ ਦੀ ਗੱਲ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਮੈਡਾਗਾਸਕਰ ਦੇ ਵਿਦੇਸ਼ ਮੰਤਰੀ ਮਹਾਮਹਿਮ ਡਾ. ਤੇਹਿੰਦਰਜ਼ਾਨਰੀਵੇਲੋ ਜੈਕੋਬਾ ਏ. ਐਸ. ਓਲੀਵਾ ਨਾਲ ਫੋਨ 'ਤੇ ਹੋਈ ਗੱਲਬਾਤ ਦੌਰਾਨ ਮੈਡਾਗਾਸਕਰ ਦੀ ਸਰਕਾਰ ਤੱਕ ਪਹੁੰਚਾਈ। ਫੋਨ 'ਤੇ ਹੋਈ ਗੱਲਬਾਤ ਦੌਰਾਨ ਵਿਦੇਸ਼ ਮੰਤਰੀ ਨੇ ਭਾਰਤ ਅਤੇ ਮੈਡਾਗਾਸਕਰ ਵਿਚਾਲੇ ਚੰਗੇ ਦੋਸਤਾਨਾ, ਦੁਵੱਲੇ ਸਬੰਧਾਂ ਨੂੰ ਚੇਤੇ ਕੀਤਾ ਅਤੇ ਕਿਹਾ ਕਿ ਜਿੱਥੋਂ ਤੱਕ ਜਦੋਂ ਮੈਡਾਗਾਸਕਰ ਦੇ ਲੋਕਾਂ ਨੂੰ ਅਜਿਹੇ ਮਨੁੱਖੀ ਸੰਕਟ ਵਿਚ ਮਦਦ ਦੇਣ ਦੀ ਗੱਲ ਹੈ ਤਾਂ ਭਾਰਤ ਹਮੇਸ਼ਾਂ ਸਭ ਤੋਂ ਪਹਿਲਾਂ ਮਦਦ ਦੇਣ ਵਾਲਿਆਂ ਵਿਚੋਂ ਹੁੰਦਾ ਹੈ। ਸਤੰਬਰ 2018 ਵਿਚ ਮੈਡਾਗਾਸਕਰ ਵਿੱਚ ਡਿਆਏ ਤੂਫਾਨ ਆਉਣ ਤੋਂ ਬਾਅਦ ਇੱਕ ਹਜ਼ਾਰ ਮੀਟ੍ਰਿਕ ਟਨ ਚਾਵਲ ਦੀ ਖੋਪ ਭਾਰਤੀ ਜਲ ਸੈਨਾ ਦੇ ਜਹਾਜ਼ ਰਾਹੀਂ ਮੈਡਾਗਾਸਕਰ ਭੇਜੀ ਗਈ ਸੀ ਅਤੇ ਜਨਵਰੀ 2020 ਵਿੱਚ ਆਪ੍ਰੇਸ਼ਨ ਵਨੀਲਾ ਤਹਿਤ INS ਆਰਯਾਵਰਤ ਰਾਹੀਂ ਤੁਰੰਤ ਮਦਦ ਭੇਜੀ ਗਈ। ਮੈਡਾਗਾਸਕਰ ਦੇ ਉੱਤਰੀ ਖੇਤਰ ਵਿਚ ਭਾਰੀ ਹੜ੍ਹਾਂ ਨਾਲ ਨਜਿੱਠਣ ਲਈ ਭਾਰਤ ਨੇ ਮਾਰਚ, 2020 ਵਿੱਚ INS ਸ਼ਾਰਦੂਲ ਰਾਹੀਂ ਐਂਟੀਸਿਰਨਾਨਾ ਬੰਦਰਗਾਹ ਵਿਖੇ ਮੈਡਾਗਾਸਕਰ ਨੂੰ HADR ਸਹਾਇਤਾ ਵਜੋਂ 600 ਟਨ ਚਾਵਲ ਪਹੁੰਚਾਇਆ।

ਵਿਦੇਸ਼ ਮੰਤਰੀ ਨੇ ਮੈਡਾਗਾਸਕਰ ਦੇ ਵਿਦੇਸ਼ ਮੰਤਰੀ ਨੂੰ ਭਰੋਸਾ ਦਿੱਤਾ ਕਿ ਹਿੰਦ ਮਹਾਂਸਾਗਰ ਪਾਰ ਸਮੁੰਦਰੀ ਗੁਆਂਢੀ ਹੋਣ ਦੇ ਨਾਤੇ ਮੈਡਾਗਾਸਕਰ ਦੀ ਸਰਕਾਰ ਅਤੇ ਲੋਕ ਹਮੇਸ਼ਾਂ ਹੀ ਭਾਰਤ ਸਰਕਾਰ ਅਤੇ ਇਸਦੇ ਲੋਕਾਂ ਦੀ ਹਿਮਾਇਤ ਅਤੇ ਇੱਕਜੁਟਤਾ 'ਤੇ ਭਰੋਸਾ ਕਰ ਸਕਦੇ ਹਨ। ਦੋਵਾਂ ਵਿਦੇਸ਼ ਮੰਤਰੀਆਂ ਨੇ ਆਪਸੀ ਹਿਤ ਦੇ ਹੋਰ ਮੁੱਦਿਆਂ 'ਤੇ ਵੀ ਵਿਚਾਰ ਵਟਾਂਦਰੇ ਕੀਤੇ।

ਇਸ ਫੇਰੀ ਦੌਰਾਨ INS ਜਲਾਸ਼ਵ 'ਤੇ ਭਾਰਤੀ ਜਲ ਸੈਨਾ ਦੀ ਸਿਖਲਾਈ ਟੀਮ ਵੀ ਸਵਾਰ ਹੋਵੇਗੀ, ਜਿਸ ਨੂੰ ਮੈਡਾਗਾਸਕਰ ਵਿੱਚ ਮਾਲਾਗਾਸੀ ਸਪੈਸ਼ਲ ਫੋਰਸਾਂ ਦੀ ਸਮਰੱਥਾ ਵਧਾਉਣ ਅਤੇ ਸਿਖਲਾਈ ਦੇਣ ਵਾਸਤੇ ਦੋ ਹਫ਼ਤਿਆਂ ਲਈ ਤਾਇਨਾਤ ਕੀਤਾ ਜਾ ਰਿਹਾ ਹੈ।

INS ਜਲਾਸ਼ਵ ਕੋਮੋਰੋਸ ਗਣਰਾਜ ਦੇ ਪੋਰਟ ਅੰਜੂਨ ਵਿਖੇ ਵੀ ਰੁਕੇਗਾ, ਜਿੱਥੇ ਇਹ 1000 ਮੀਟ੍ਰਿਕ ਟਨ ਭਾਰਤੀ ਚਾਵਲ ਦੀ ਖੇਪ ਸਪੁਰਦ ਕਰੇਗਾ। ਭੋਜਨ ਸਹਾਇਤਾ ਦੀ ਇਸ ਸਪਲਾਈ ਦਾ ਐਲਾਨ ਭਾਰਤੀ ਉਪ-ਰਾਸ਼ਟਰਪਤੀ ਦੁਆਰਾ ਅਕਤੂਬਰ, 2019 ਵਿੱਚ ਕੋਮੋਰੋਸ ਦੀ ਆਪਣੀ ਯਾਤਰਾ ਦੌਰਾਨ ਕੀਤਾ ਗਿਆ ਸੀ।

ਦੋਸਤਾਨਾ ਮੈਡਾਗਾਸਕਰ ਅਤੇ ਕੋਮੋਰੋਸ ਨੂੰ ਭੋਜਨ ਸਹਾਇਤਾ ਅਤੇ ਸਮਰੱਥਾ ਨਿਰਮਾਣ ਲਈ ਦਿੱਤੀ ਗਈ ਸਹਾਇਤਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ SAGAR ਫਲਸਫੇ ਅਤੇ ਹਿੰਦ ਮਹਾਂਸਾਗਰ ਖੇਤਰ ਵਿੱਚ ਸੁਰੱਖਿਆ ਪ੍ਰਦਾਤਾ ਦੇ ਤੌਰ 'ਤੇ ਭਾਰਤ ਦੀ ਪਰਖੀ ਗਈ ਭੂਮਿਕਾ ਅਨੁਸਾਰ ਹੈ।

ਨਵੀਂ ਦਿੱਲੀ

1 ਮਾਰਚ, 2021

DISCLAIMER: This is an approximate translation. The original is available in English on MEA's website and may be referred to as the official press release.